

# ਅਸੀਂ ਇੱਕ ਨਵੇਂ ਇਲੈਕਟ੍ਰਾਨਿਕ ਹੈਲਥ ਰਿਕਾਰਡ ਸਿਸਟਮ ਵਿੱਚ ਤਬਦੀਲ ਹੋ ਰਹੇ ਹਾਂ

26 ਫਰਵਰੀ, 2022 ਤੋਂ ਸ਼ੁਰੂ ਕਰਦੇ ਹੋਏ, ਬੀਸੀ ਚਿਲਡ੍ਰਨਜ਼ ਹੋਸਪਿਟਲ ਅਤੇ ਬੀਸੀ ਵਿਮੈਨਜ਼ ਹੋਸਪਿਟਲ + ਹੈਲਥ ਸੈਂਟਰ ਪੁਰਾਣੇ ਸਿਸਟਮਾਂ ਅਤੇ ਕਾਗਜ਼-ਆਧਾਰਿਤ ਚਾਰਟਾਂ ਤੋਂ ਇਲੈਕਟ੍ਰਾਨਿਕ ਹੈਲਥ ਰਿਕਾਰਡ ਸਿਸਟਮ ਵਿੱਚ ਤਬਦੀਲ ਹੋ ਜਾਣਗੇ।

ਜਿਸ ਦੌਰਾਨ ਅਸੀਂ ਸਟਾਫ਼ ਨੂੰ ਨਵੀਂ ਪ੍ਰਣਾਲੀ ਦੀ ਵਰਤੋਂ ਕਰਨ ਲਈ ਸਮਾਂ ਦੇ ਰਹੇ ਹਾਂ, ਅਸੀਂ ਮਹਾਂਮਾਰੀ 'ਤੇ ਪ੍ਰਤੀਕਿਰਿਆ ਕਰਨ ਦੀਆਂ ਗੰਭੀਰ ਲੋੜਾਂ ਦਾ ਵੀ ਧਿਆਨ ਨਾਲ ਪ੍ਰਬੰਧਨ ਕਰ ਰਹੇ ਹਾਂ ਅਤੇ ਬੀਸੀ ਸਿਹਤ ਸੰਭਾਲ ਦੇ ਅੰਦਰ ਭਰਤੀ ਦੀਆਂ ਚੁਣੌਤੀਆਂ ਨਾਲ ਵੀ ਨਿਪਟ ਰਹੇ ਹਾਂ।



ਸਾਡਾ ਧਿਆਨ ਤੁਹਾਨੂੰ ਮਿਆਰੀ ਦੇਖਭਾਲ ਮੁਹੱਈਆ ਕਰਨ 'ਤੇ ਬਣਿਆ ਰਹੇਗਾ।  
ਮਹਾਂਮਾਰੀ ਦੇ ਦੌਰਾਨ ਵਾਧੂ ਸਿਹਤ ਅਤੇ ਸੁਰੱਖਿਆ ਉਪਾਅ ਲਾਗੂ ਹਨ।



ਜੇਕਰ ਤੁਸੀਂ ਫਰਵਰੀ, ਮਾਰਚ ਜਾਂ ਅਪ੍ਰੈਲ 2022 ਵਿੱਚ ਹਸਪਤਾਲ ਆ ਰਹੇ ਹੋ:

- ਜਿਸ ਦੌਰਾਨ ਅਸੀਂ ਨਵੀਂ ਪ੍ਰਣਾਲੀ ਦੀ ਆਦਤ ਪਾ ਰਹੇ ਹਾਂ ਤੁਹਾਨੂੰ ਸੇਵਾਵਾਂ ਵਿੱਚ ਦੇਰੀ ਦਾ ਅਨੁਭਵ ਹੋ ਸਕਦਾ ਹੈ
- ਰਜਿਸਟ੍ਰੇਸ਼ਨ ਲਈ ਵਾਧੂ ਸਮਾਂ ਦੇਣ ਵਾਸਤੇ ਕਿਰਪਾ ਕਰਕੇ ਆਪਣੀ ਅਪਾਇੰਟਮੈਂਟ ਲਈ ਜਲਦੀ ਪਹੁੰਚੋ
- ਇਸ ਸਮੇਂ ਦੌਰਾਨ ਤੁਹਾਡੇ ਸਬਰ ਲਈ ਤੁਹਾਡਾ ਧੰਨਵਾਦ

ਕੁਝ ਤਬਦੀਲੀਆਂ ਜੋ ਸ਼ਾਇਦ ਤੁਸੀਂ ਦੇਖ ਸਕਦੇ ਹੋ:

- ਨਵੀਂ ਪ੍ਰਣਾਲੀ ਨੂੰ ਸਿੱਖਣ ਲਈ ਦੇਖਭਾਲ ਪ੍ਰਦਾਤਾਵਾਂ ਦੀ ਸਿਖਲਾਈ
- ਯੂਨਿਟ ਵਿੱਚ ਨਵੇਂ ਉਪਕਰਣ, ਜਿਵੇਂ ਕਿ ਪਹੀਆਂ ਵਾਲੇ ਕੰਪਿਊਟਰ
- ਵਾਧੂ ਸਹਾਇਕ ਸਟਾਫ਼ ਉਪਲਬਧ ਹੋਵੇਗਾ

ਨਵੀਂ ਪ੍ਰਣਾਲੀ ਦੇ ਸੰਭਾਵੀ ਲਾਭ:

- ਦੇਖਭਾਲ ਕਰਨ ਵਾਲੀਆਂ ਟੀਮਾਂ ਕੋਲ ਉਹਨਾਂ ਲਈ ਲੋੜੀਂਦੀ ਜਾਣਕਾਰੀ ਤੱਕ ਸਿੱਧੀ ਪਹੁੰਚ ਹੋਵੇਗੀ
- ਜਾਣਕਾਰੀ ਨੂੰ ਦੁਹਰਾਉਣ ਜਾਂ ਡੁਪਲੀਕੇਟ ਟੈਸਟ ਕਰਵਾਉਣ ਵਿੱਚ ਲੱਗਣ ਵਾਲਾ ਸਮਾਂ ਬਚੇਗਾ
- ਸੁਰੱਖਿਅਤ ਦਵਾਈ ਪ੍ਰਬੰਧਨ ਪ੍ਰਕਿਰਿਆ
- ਲੈਬ ਦੇ ਨਤੀਜਿਆਂ ਅਤੇ ਦਵਾਈਆਂ ਦੇ ਉਪਚਾਰਾਂ ਤੱਕ ਜਲਦ ਪਹੁੰਚ



ਹੋਰ ਜਾਣਕਾਰੀ ਲਈ, ਆਪਣੇ ਦੇਖਭਾਲ ਪ੍ਰਦਾਤਾ ਨੂੰ ਪੁੱਛੋ।  
ਹੋਰ ਭਾਸ਼ਾਵਾਂ ਵਿੱਚ ਜਾਣਕਾਰੀ ਸਮੇਤ, ਵਧੇਰੇ ਜਾਣਕਾਰੀ ਲਵੋ: [bit.ly/CW-CST](https://bit.ly/CW-CST)

ਅਰਬੀ | ਸਰਲੀਕ੍ਰਿਤ ਚੀਨੀ | ਟ੍ਰੈਡਿਸ਼ਨਲ ਚਾਈਨੀਜ਼ | ਫ੍ਰਾਂਸੀਸੀ | ਸਪੈਨਿਸ਼ | ਵੀਅਤਨਾਮੀ

ਕਲੀਨਿਕਲ ਐਂਡ ਸਿਸਟਮ ਟ੍ਰਾਂਸਫੋਰਮੇਸ਼ਨ (Clinical & Systems Transformation) (CST) ਪ੍ਰੋਜੈਕਟ ਸਿਹਤ ਸੰਭਾਲ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਵਿੱਚ ਤਬਦੀਲੀ ਕਰੇਗਾ ਤਾਂ ਜੋ ਵੈਨਕੂਵਰ ਕੋਸਟਲ ਹੈਲਥ (Vancouver Coastal Health), ਪ੍ਰੋਵਿਡੈਂਸ ਹੈਲਥ ਸਰਵਿਸਿਜ਼ ਅਥਾਰਿਟੀ (Provincial Health Services Authority) ਅਤੇ ਪ੍ਰੋਵਿਡੈਂਸ ਹੈਲਥ ਕੇਅਰ (Providence Health Care) ਵਿੱਚ ਮਰੀਜ਼ਾਂ ਦੀ ਦੇਖਭਾਲ ਦੀ ਸੁਰੱਖਿਆ, ਗੁਣਵੱਤਾ ਅਤੇ ਇਕਸਾਰਤਾ ਵਿੱਚ ਸੁਧਾਰ ਕੀਤਾ ਜਾ ਸਕੇ।

 CLINICAL + SYSTEMS  
TRANSFORMATION  
Our path to smarter, seamless care

 BC Children's  
Hospital  
Provincial Health Services Authority

 BC WOMEN'S  
HOSPITAL +  
HEALTH CENTRE  
Provincial Health Services Authority